

21 ਜਨਵਰੀ, 2019

ਬ੍ਰੈਂਪਟਨ ਨੇ ਨਿੱਜੀ ਮਾਲਕੀ ਵਾਲੇ ਭੰਗ (ਕੈਨਾਬਿਸ) ਦੇ ਰਿਟੇਲ ਸਟੋਰਾਂ ਦੇ ਪੱਖ ਵਿੱਚ ਵੋਟ ਦਿੱਤੀ ਹੈ

ਬ੍ਰੈਂਪਟਨ, ਓਨਟਾਰੀਓ – ਜਨਤਕ ਸਲਾਹ ਦੇ ਕਈ ਹਫ਼ਤਿਆਂ ਬਾਅਦ, ਅੱਜ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਬ੍ਰੈਂਪਟਨ ਵਿੱਚ ਨਿੱਜੀ ਮਾਲਕੀ ਵਾਲੇ ਭੰਗ (ਕੈਨਾਬਿਸ) ਦੇ ਰਿਟੇਲ ਸਟੋਰਾਂ ਦੀ ਇਜਾਜ਼ਤ ਲਈ ਵੋਟ ਪਾਈ।

ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਓਨਟਾਰੀਓ (ਏ.ਜੀ.ਸੀ.ਓ.) (Alcohol and Gaming Commission of Ontario) (AGCO) ਭੰਗ ਦੇ ਨਿੱਜੀ ਰਿਟੇਲ ਸਟੋਰਾਂ ਦੀ ਲਾਈਸੈਂਸਿੰਗ, ਨਵਿਆਉਣ ਅਤੇ ਲਾਗੂਕਰਣ ਦਾ ਕੰਮ ਸੰਭਾਲੇਗਾ। ਬ੍ਰੈਂਪਟਨ ਵਿੱਚ ਪਹਿਲਾ ਸਟੋਰ 1 ਅਪ੍ਰੈਲ, 2019 ਨੂੰ ਖੁੱਲ੍ਹੇਗਾ।

ਕਿਉਂਕਿ ਅਕਤੂਬਰ 2018 ਵਿੱਚ ਭੰਗ ਦਾ ਕਨੂੰਨੀਕਰਨ ਕੀਤਾ ਗਿਆ ਸੀ, ਭੰਗ ਦੀ ਵਰਤੋਂ ਦੀ ਇਜਾਜ਼ਤ ਉਹਨਾਂ ਖੇਤਰਾਂ ਵਿੱਚ ਹੈ, ਜਿੱਥੇ ਤੰਮਾਕੂਨੋਸ਼ੀ ਦੀ ਇਜਾਜ਼ਤ ਹੈ। ਸਿਟੀ ਭੰਗ ਦੀ ਵਰਤੋਂ ਨੂੰ ਲਾਗੂ ਕਰਨ ਲਈ ਪੀਲ ਰੀਜਨਲ ਪੁਲਿਸ (Peel Regional Police) ਅਤੇ ਪੀਲ ਪਬਲਿਕ ਹੈਲਥ (Peel Public Health) ਵਿੱਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੀ ਰਹੇਗੀ।

ਸਟੋਰਾਂ ਦੀ ਲਾਈਸੈਂਸਿੰਗ

ਨਿੱਜੀ ਰਿਟੇਲਰ ਨੂੰ ਏ.ਜੀ.ਸੀ.ਓ. (AGCO) ਵੱਲੋਂ ਲਾਈਸੈਂਸ ਦਿੱਤਾ ਜਾਏਗਾ ਅਤੇ ਨਿਯੰਤਰਿਤ ਕੀਤਾ ਜਾਏਗਾ। ਓਨਟਾਰੀਓ ਸੂਬੇ (Province of Ontario) ਨੇ ਦਸੰਬਰ 2018 ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਛੋਟੀ ਮਿਆਦ ਲਈ ਜੀ.ਟੀ.ਏ. ਖੇਤਰ (ਦੁਰਹਮ, ਯੌਰਕ, ਪੀਲ, ਹੈਲਟਨ) (GTA Region) (Durham, York, Peel, Halton) ਵਿੱਚ ਵੱਧ ਤੋਂ ਵੱਧ ਛੇ ਰਿਟੇਲ ਸਟੋਰਾਂ ਦੇ ਨਾਲ, 1 ਅਪ੍ਰੈਲ, 2019 ਤੱਕ ਪੂਰੇ ਓਨਟਾਰੀਓ ਵਿੱਚ ਸਟੋਰ ਖੋਲ੍ਹਣ ਲਈ 25 ਲਾਈਸੈਂਸ ਜਾਰੀ ਕਰੇਗਾ। ਰਿਟੇਲਰਾਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਉਹ 19 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਆਪਣੇ ਸਟੋਰਾਂ ਵਿੱਚ ਦਾਖਲ ਹੋਣ ਦੇਣ।

ਸਟੋਰਾਂ ਦਾ ਸਥਾਨ

ਕਨੂੰਨੀ ਰਿਟੇਲ ਸਟੋਰ, ਸਕੂਲਾਂ ਤੋਂ ਘੱਟੋ-ਘੱਟ 150 ਮੀਟਰ ਦੀ ਦੂਰੀ ਤੇ ਹੋਣੇ ਜ਼ਰੂਰੀ ਹਨ। ਦੂਰੀ ਦੀ ਬੰਦਸ਼ ਦੇ ਆਧਾਰ 'ਤੇ, ਜੇ ਪ੍ਰਾਪਰਟੀਜ਼ ਰਿਟੇਲ ਸੰਸਥਾਨਾਂ ਦੀ ਇਜਾਜ਼ਤ ਦੇਣ ਦੇ ਜ਼ੋਨ ਵਿੱਚ ਆਉਂਦੀਆਂ ਹਨ, ਉਹ ਸਿਟੀ ਦੀ ਵੈਬਸਾਈਟ ਤੇ ਉਪਲਬਧ ਇਸ [ਨਕਸ਼ੇ \(map\)](#) ਤੇ ਹਾਈਲਾਈਟ ਕੀਤੀਆਂ ਗਈਆਂ ਹਨ।

ਏ.ਜੀ.ਸੀ.ਓ. (AGCO) ਪ੍ਰਸਤਾਵਿਤ ਸਟੋਰ ਸਥਾਨ ਦੀ ਜ਼ਰੂਰੀ 15-ਦਿਨਾਂ ਦੀ ਜਨਤਕ ਸੂਚਨਾ ਮਿਆਦ ਦੀ ਸੁਵਿਧਾ ਦੇਵੇਗਾ। ਇਸ ਨਾਲ ਏ.ਜੀ.ਸੀ.ਓ. (AGCO) ਜਨਤਾ ਦੀ ਪ੍ਰਕਿਰਿਆ ਪ੍ਰਾਪਤ ਕਰ ਸਕੇਗਾ ਅਤੇ ਭਾਈਚਾਰੇ ਦੀਆਂ ਚਿੰਤਾਵਾਂ ਬਾਰੇ ਜਾਣ ਸਕੇਗਾ। ਪ੍ਰਸਤਾਵਿਤ ਸਟੋਰਾਂ ਦੇ ਵੇਰਵੇ ਏ.ਜੀ.ਸੀ.ਓ. (AGCO) ਦੀ ਵੈਬਸਾਈਟ ਤੇ [ਆਈ.ਏ.ਜੀ.ਸੀ.ਓ. ਪੋਰਟਲ \(iAGCO portal\)](#) ਦੁਆਰਾ ਉਪਲਬਧ ਕਰਾਏ ਜਾਣਗੇ ਅਤੇ ਲੋਕਾਂ ਕੋਲ ਲਸੰਸਸੁਦਾ ਰਿਟੇਲ ਥਾਵਾਂ ਦੀ ਪਛਾਣ ਹੋਣ ਤੇ ਉਹਨਾਂ ਲਈ ਸਿੱਧੇ ਟਿੱਪਣੀਆਂ ਮੁਹੱਈਆ ਕਰਨ ਦਾ ਮੌਕਾ ਹੋਵੇਗਾ। ਏ.ਜੀ.ਸੀ.ਓ. (AGCO) ਰਜਿਸਟਰਾਰ ਸਟੋਰ ਦੀ ਇਜਾਜ਼ਤ ਨੂੰ ਅਸਵੀਕਾਰ ਕਰ ਸਕਦਾ ਹੈ, ਜੇਕਰ ਅਜਿਹਾ ਕਰਨ ਜਨਤਕ ਹਿੱਤ ਵਿੱਚ ਹੁੰਦਾ ਹੈ। ਜਿਵੇਂ ਰੈਗੂਲੇਸ਼ਨਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ, ਰਜਿਸਟਰਾਰ ਜਨਤਕ ਹਿੱਤ ਵਾਲੇ ਸਿਰਫ਼ ਉਹਨਾਂ ਖੇਤਰਾਂ ਤੇ ਹੀ ਵਿਚਾਰ ਕਰ ਸਕਦਾ ਹੈ, ਜੋ ਜਨਤਕ ਸਿਹਤ ਅਤੇ ਸੁਰੱਖਿਆ, ਨੌਜਵਾਨਾਂ ਦੀ ਰੱਖਿਆ ਕਰਨ ਅਤੇ ਭੰਗ ਉਹਨਾਂ ਦੀ ਪਹੁੰਚ ਤੇ ਬੰਦਸ਼ ਲਾਉਣ ਅਤੇ ਭੰਗ ਨਾਲ ਸਬੰਧਿਤ ਅਵੈਧ ਗਤੀਵਿਧੀਆਂ ਨੂੰ ਰੋਕਣ ਨਾਲ ਸਬੰਧਿਤ ਹੋਣ।

ਮਿਊਨਿਸਿਪਲ ਫੰਡਿੰਗ

14 ਜਨਵਰੀ, 2019 ਨੂੰ, ਸਿਟੀ ਆਫ ਬ੍ਰੈਂਪਟਨ (City of Brampton) ਅਤੇ ਰੀਜਨ ਆਫ ਪੀਲ (Region of Peel) ਦੇਵਾਂ ਨੂੰ, ਓਨਟੈਰੀਓ ਕੈਨਾਬਿਸ ਲੀਗਲਾਈਜ਼ੇਸ਼ਨ ਇੰਪਲੀਮੈਂਟੇਸ਼ਨ ਫੰਡ (ਓ.ਸੀ.ਐਲ.ਆਈ.ਐਫ.) (Ontario Cannabis Legalization Implementation Fund) (OCLIF) ਦੁਆਰਾ, ਸੂਬੇ ਤੋਂ \$220,018 ਦਾ ਪਹਿਲਾ ਭੁਗਤਾਨ ਪ੍ਰਾਪਤ ਹੋਇਆ ਸੀ। ਇਸਦੀ ਚੋਣ ਕਰਨ ਦੇ ਕਾਉਂਸਿਲ ਦੇ ਫੈਸਲੇ ਦੇ ਨਾਲ, ਸਿਟੀ ਹੁਣ ਸੂਬੇ ਤੋਂ ਵਾਧੂ ਫੰਡਿੰਗ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹੈ।

ਭੰਗ ਦੀ ਵਰਤੋਂ ਦਾ ਲਾਗੂਕਰਣ

ਬ੍ਰੈਂਪਟਨ ਵਿੱਚ ਰੇਕੀਏਸ਼ਨਲ ਭੰਗ ਪੀਣਾ ਉੱਥੇ ਵੈਧ ਹੈ, ਜਿੱਥੇ *ਸਮੋਕ ਫ੍ਰੀ ਓਨਟੈਰੀਓ ਐਕਟ (Smoke Free Ontario Act)* ਦੇ ਅਧੀਨ ਤੰਮਾਕੂ ਦੇ ਸੇਵਨ ਦੀ ਇਜਾਜ਼ਤ ਹੈ। ਭੰਗ ਕਿੱਥੇ ਵੈਧ ਹੈ, ਇਸ ਬਾਰੇ ਵੇਰਵਿਆਂ ਲਈ, [ਅਕਸਰ ਪੁੱਛੇ ਜਾਂਦੇ ਸਵਾਲ \(FAQs\)](#) ਪੜ੍ਹੋ। ਰੇਕੀਏਸ਼ਨਲ ਭੰਗ ਦੀ ਵਰਤੋਂ ਇਸ ਪ੍ਰਕਾਰ ਲਾਗੂ ਕੀਤੀ ਜਾਵੇਗੀ:

- **ਪੀਲ ਰੀਜਨਲ ਪੁਲਿਸ (Peel Regional Police)** ਫੈਡਰਲ ਅਤੇ ਸੂਬਾਈ ਭੰਗ ਦੇ ਕਨੂੰਨੀਕਰਣ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ
- **ਪੀਲ ਪਬਲਿਕ ਹੈਲਥ (Peel Public Health)** *ਸਮੋਕ ਫ੍ਰੀ ਓਨਟੈਰੀਓ ਐਕਟ (Smoke Free Ontario Act)* ਲਾਗੂ ਕਰੇਗੀ ਅਤੇ ਤੰਮਾਕੂ ਅਤੇ ਭੰਗ ਦੇਵਾਂ ਲਈ ਵਰਤੋਂ ਦੀਆਂ ਥਾਵਾਂ ਨੂੰ ਸੰਭਾਲੇਗੀ
- **ਸਿਟੀ ਆਫ ਬ੍ਰੈਂਪਟਨ (City of Brampton)** ਦੀ ਕਾਰਪੋਰੇਟ ਸਿਕਿਓਰਿਟੀ ਐਂਡ ਐਨਫੋਰਸਮੈਂਟ ਐਂਡ ਬਾਇ-ਲਾਅ ਸਰਵਿਸਿਜ਼ (Corporate Security and Enforcement and By-law Services) ਸਿਟੀ ਦੀ ਮਾਲਕੀ ਵਾਲੀਆਂ ਪ੍ਰਾਪਰਟੀਜ਼ ਤੇ ਲਾਗੂਕਰਣ ਵਿੱਚ ਸ਼ਾਮਲ ਹੋਵੇਗੀ, ਜਿਵੇਂ ਪਾਰਕਸ; ਅਤੇ ਸ਼ੇਰ-ਸ਼ਰਾਬੇ ਦੀਆਂ ਸ਼ਿਕਾਇਤਾਂ ਦੀ ਪ੍ਰਤੀਕਿਰਿਆ ਵਿੱਚ ਵੱਖ-ਵੱਖ ਬਾਇ-ਲਾਅ ਲਾਗੂ ਕਰੇਗੀ। ਭੰਗ ਦੀ ਅਵੈਧ ਵਰਤੋਂ ਦੇ ਸਬੰਧ ਵਿੱਚ ਸਰਵਿਸ ਬ੍ਰੈਂਪਟਨ (311) (Service Brampton (311)) ਨੂੰ ਸੰਪਰਕ ਕਰੋ।

ਹਵਾਲਾ

“ਸਾਡੀ ਆਪਣੇ ਭਾਈਚਾਰੇ ਨਾਲ ਬਹੁਤ ਹੀ ਖੁੱਲ੍ਹੀ ਅਤੇ ਡੂੰਘੀ ਸ਼ਮੂਲੀਅਤ ਹੈ ਅਤੇ ਅਸੀਂ ਇਸ ਤਰ੍ਹਾਂ ਸਕਿਰਿਆ ਰੂਪ ਨਾਲ ਸ਼ਾਮਲ ਰਹਿਣ ਲਈ ਉਹਨਾਂ ਦੇ ਧੰਨਵਾਦੀ ਹਾਂ। ਨਿਵਾਸੀਆਂ ਵੱਲੋਂ ਸਾਨੂੰ ਮਿਲੇ ਕਈ ਸਵਾਲਾਂ ਅਤੇ ਵਿਚਾਰਾਂ ਰਾਹੀਂ, ਭੰਗ ਦੇ ਸਟੋਰਾਂ ਨੂੰ ਕਨੂੰਨੀ ਤੌਰ ਤੇ ਚਲਾਉਣ ਵਿੱਚ ਪਹੁੰਚ ਪ੍ਰਾਪਤ ਕਰਨ ਅਤੇ ਸੂਬਾਈ ਫੰਡਿੰਗ ਦਾ ਮਹੱਤਵ ਉਜਾਗਰ ਕੀਤਾ ਗਿਆ ਸੀ। ਸਿਟੀ ਮਿਊਨਿਸਿਪਲਟੀਜ਼ ਲਈ ਲੰਮੀ-ਮਿਆਦ ਦੇ ਫੰਡਿੰਗ ਮਾਡਲ ਦਾ ਸਮਰਥਨ ਕਰਨ ਲਈ ਅਤੇ ਸਾਈਟ ਸਥਾਨਾਂ ਦੇ ਸਬੰਧ ਵਿੱਚ ਬੰਦਸ਼ਾਂ ਲਾਗੂ ਕਰਨ ਅਤੇ ਸਕੂਲਾਂ ਦੇ ਇਲਾਵਾ, ਹੋਰ ਸੰਵੇਦਨਸ਼ੀਲ ਜ਼ਮੀਨ ਦੀ ਵਰਤੋਂ ਤੇ ਰੋਕ ਪਾਉਣ ਦੀ ਸਮਰੱਥਾ ਲਈ ਸਰਕਾਰ ਦੇ ਉੱਚ ਪੱਧਰ ਦੇ ਅਫਸਰਾਂ ਨਾਲ ਸਕਿਰਿਆ ਤੌਰ ਤੇ ਸੰਪਰਕ ਜਾਰੀ ਰੱਖੇਗੀ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ

ਬ੍ਰੈਮਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca